

ਡਾਕ ਦੀ ਮਿਤੀ: 00/00/0000
SSN: 000-00-0000
ਦਾਅਵੇਦਾਰ ਦਾ ਫੋਨ #:
(000) 000-0000

ਦਾਅਵੇਦਾਰ ਦਾ ਨਾਂ
ਦਾਅਵੇਦਾਰ ਦਾ ਪਤਾ
ਸ਼ਹਿਰ CA ਜ਼ਿਲ੍ਹਾ ਕੋਡ

EDD ਟੈਲੀਫੋਨ ਨੰਬਰ:
ਅੰਗਰੇਜ਼ੀ 1-800-300-5616
ਸਪੈਨਿਸ਼ 1-800-326-8937
ਕੈਂਟੋਨੀਸ 1-800-547-3506
ਮੈਂਡਰਿਨ 1-866-303-0706
ਵਿਅਤਨਾਮੀ 1-800-547-2058
TTY (ਨਾਨ-ਵਾਇਸ) 1-800-815-9387
ਵੈਬਸਾਇਟ: www.edd.ca.gov

ਦਾਇਰ ਕੀਤੇ ਬੇਰੁਜ਼ਗਾਰੀ ਬੀਮੇ ਦਾ ਨੋਟਿਸ

ਤੁਸੀਂ 00/00/0000 ਤੋਂ ਲਾਗੂ ਹੋਣ ਵਾਲੇ ਬੇਰੁਜ਼ਗਾਰੀ ਬੀਮਾ (UI) ਫਾਇਦਿਆਂ ਲਈ ਦਾਅਵਾ ਦਾਇਰ ਕੀਤਾ ਸੀ। ਜਦੋਂ ਤੁਸੀਂ ਆਪਣਾ ਦਾਅਵਾ ਦਾਇਰ ਕੀਤਾ ਸੀ ਉਦੋਂ ਤੁਸੀਂ ਦੱਸਿਆ ਸੀ:

1. ਤੁਹਾਡਾ ਅਖੀਰਲਾ ਮਾਲਕ ਸੀ: ਮਾਲਕ ਦਾ ਨਾਂ:
ਮਾਲਕ ਦਾ ਪਤਾ:
ਸ਼ਹਿਰ, ਸਟੇਟ ਅਤੇ ਜ਼ਿਲ੍ਹਾ ਕੋਡ
2. ਅਖੀਰਲਾ ਦਿਨ ਜਦੋਂ ਤੁਸੀਂ ਉਸ ਮਾਲਕ ਲਈ ਕੰਮ ਕੀਤਾ ਸੀ 00/00/0000 ।
3. ਤੁਹਾਡੇ ਦੁਆਰਾ ਉੱਪਰ ਦੱਸੇ ਗਏ ਮਾਲਕ ਲਈ ਹੁਣ ਕੰਮ ਨਾ ਕਰਨ ਦਾ ਕਾਰਨ ਹੈ: (ਤੁਹਾਡੇ ਦੁਆਰਾ ਆਪਣਾ ਦਾਅਵਾ ਦਾਇਰ ਕਰਦੇ ਸਮੇਂ ਦਿੱਤਾ ਗਿਆ ਕਾਰਨ)।
4. ਤੁਹਾਨੂੰ ਇਕ ਪੈਨਸ਼ਨ ਜਾਂ ਹੋਮ ਆਮਦਨੀ ਪ੍ਰਾਪਤ (ਹੋ ਰਹੀ ਹੈ/ਨਹੀਂ ਹੋ ਰਹੀ ਹੈ) ਜੋ ਤੁਹਾਡੇ UI ਫਾਇਦਿਆਂ 'ਚੋਂ ਘਟਾਈ ਜਾ ਸਕਦੀ ਹੈ।
5. ਤੁਸੀਂ ਪੂਰੇ-ਸਮੇਂ ਲਈ ਕੰਮ ਸਵੀਕਾਰ ਕਰਨ ਲਈ ਯੋਗ ਅਤੇ ਉਪਲਬਧ (ਹੋ/ਨਹੀਂ ਹੋ)।
6. ਤੁਹਾਨੂੰ ਯੁਨਾਇਟਡ ਸਟੇਟਸ 'ਚ ਕੰਮ ਕਰਨ ਦਾ ਕਨੂੰਨੀ ਹੱਕ (ਹੈ/ਨਹੀਂ ਹੈ)।

ਕਿਰਪਾ ਕਰਕੇ ਉੱਪਰ ਦਿੱਤੀ ਗਈ ਜਾਣਕਾਰੀ ਦੀ ਧਿਆਨ ਨਾਲ ਸਮੀਖਿਆ ਕਰੋ। ਜੇਕਰ ਜਾਣਕਾਰੀ ਠੀਕ ਹੈ ਤਾਂ ਤੁਹਾਡੇ ਵੱਲੋਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਜਦੋਂ ਤਕ ਤੁਸੀਂ ਇਸ ਨੋਟਿਸ ਦੀ ਡਾਕ ਮਿਤੀ ਤੋਂ ਬਾਅਦ 10 (ਦਸ) ਦਿਨਾਂ ਦੇ ਅੰਦਰ ਕੋਈ ਹੋਰ ਜਾਣਕਾਰੀ ਨਹੀਂ ਦਿੰਦੇ EDD ਇਸ ਜਾਣਕਾਰੀ ਨੂੰ ਠੀਕ ਮੰਨੇਗੀ। 10 ਦਿਨਾਂ ਤੋਂ ਬਾਅਦ ਕਿਸੇ ਵੀ ਜਵਾਬ ਕਰਕੇ ਫਾਇਦਿਆਂ 'ਚ ਦੇਰ ਹੋ ਸਕਦੀ ਹੈ। ਕੋਈ ਹੋਰ ਜਾਣਕਾਰੀ ਦੇਣ ਲਈ, ਤੁਸੀਂ EDD ਨੂੰ ਫੋਨ ਕਰ ਸਕਦੇ ਹੋ ਜਾਂ ਉੱਪਰ ਦਿੱਤੇ ਗਏ EDD ਪਤੇ 'ਤੇ ਡਾਕ ਰਾਹੀਂ ਆਪਣਾ ਜਵਾਬ ਭੇਜ ਸਕਦੇ ਹੋ। EDD ਨਾਲ ਹਰ ਪੱਤਰ ਵਿਹਾਰ 'ਚ ਆਪਣਾ ਨਾਂ ਅਤੇ ਸਮਾਜਕ ਸੁਰੱਖਿਆ ਨੰਬਰ ਸ਼ਾਮਲ ਕਰਨਾ ਯਾਦ ਰੱਖੋ।

ਭਾਵੇਂ ਸੰਘੀ ਅਤੇ ਸਟੇਟ ਕਨੂੰਨਾਂ ਹੇਠ ਤੁਹਾਡੇ ਰੁਜ਼ਗਾਰ ਬਾਰੇ ਜਾਣਕਾਰੀ ਪ੍ਰਗਟ ਕਰਨਾ ਵਰਜਿਤ ਹੈ ਅਤੇ ਤੁਹਾਡੇ ਪਤੀ/ਪਤਨੀ, ਰਿਸ਼ਤੇਦਾਰਾਂ, ਮਿੱਤਰਾਂ, ਗੈਰ-ਦਿਲਚਸਪੀ ਧਿਰਾਂ, ਅਤੇ ਨਿੱਜੀ ਹਿਤ ਸਮੂਹਾਂ ਲਈ ਤੁਹਾਡੇ UI ਦਾਅਵੇ ਲਈ ਸੰਘੀ ਕਨੂੰਨ ਹੇਠ ਇਹ ਜ਼ਰੂਰੀ ਹੈ ਕਿ ਸਟੇਟ ਅਤੇ ਸੰਘੀ ਕਲਿਆਣ, ਡਾਕਟਰੀ ਸਹਾਇਤਾ, CalFresh (ਜਿਸਨੂੰ ਪਹਿਲਾਂ ਫੂਡ ਸਟੈਂਪਸ ਕਿਹਾ ਜਾਂਦਾ ਸੀ), ਰਿਹਾਇਸ਼, ਅਤੇ ਬਾਲ ਸਹਾਇਤਾ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਜਿਹੀ ਜਾਣਕਾਰੀ ਉਪਲਬਧ ਕੀਤੀ ਜਾਵੇ। ਜਾਣਕਾਰੀ ਦੀ ਵਰਤੋਂ ਕਰਨ ਵਾਲੀਆਂ ਏਜੰਸੀਆਂ ਗੁਪਤਤਾ ਲਈ ਜ਼ਿੰਮੇਵਾਰ ਹਨ।

ਤੁਹਾਡੇ ਕੋਲ ਨੇਮੀ ਕੈਲੀਫੋਰਨੀਆ UI ਦਾਅਵਾ ਰੱਦ ਕਰਨ ਦਾ ਵਿਕਲਪ ਹੈ (ਰੱਦ ਕਰਨ ਸਬੰਧੀ ਸ਼ਰਤਾਂ ਲਈ ਆਪਣਾ ਬੇਰੁਜ਼ਗਾਰੀ ਅਵਾਰਡ ਦਾ ਨੋਟਿਸ ਵੇਖੋ)। ਜੇਕਰ ਤੁਸੀਂ ਆਪਣਾ ਦਾਅਵਾ ਰੱਦ ਕਰਨ ਦਾ ਫੈਸਲਾ ਕਰਦੇ ਹੋ, ਤਾਂ ਫਾਇਦਿਆਂ ਲਈ ਤਸਦੀਕ ਨਾ ਕਰੋ ਕਿਉਂਕਿ ਤੁਹਾਨੂੰ ਫਾਇਦਿਆਂ ਦਾ ਭੁਗਤਾਨ ਕਰਨ ਤੋਂ ਬਾਅਦ, ਕਨੂੰਨ ਤੁਹਾਨੂੰ ਆਪਣਾ ਦਾਅਵਾ ਰੱਦ ਕਰਨ ਦੀ ਇਜਾਜ਼ਤ ਨਹੀਂ ਦਿੰਦਾ।

ਫਾਇਦਿਆਂ ਦਾ ਭੁਗਤਾਨ EDD ਡੇਬਿਟ ਕਾਰਡSM ਨੂੰ ਜਾਰੀ ਕੀਤਾ ਜਾਂਦਾ ਹੈ। EDD ਡੇਬਿਟ ਕਾਰਡSM ਬਾਰੇ ਜਾਣਕਾਰੀ ਲਈ ਤੁਹਾਨੂੰ ਆਪਣੇ ਫਾਇਦੇ ਅਤੇ ਰੁਜ਼ਗਾਰ ਸੇਵਾਵਾਂ ਗਾਈਡ ਹੈਂਡਬੁੱਕ ਵੇਖਣੀ ਚਾਹੀਦੀ ਹੈ। ਜੇਕਰ ਤੁਹਾਨੂੰ ਪਹਿਲਾਂ ਇਕ ਕਾਰਡ ਜਾਰੀ ਕੀਤਾ ਗਿਆ ਸੀ ਅਤੇ ਤੁਹਾਨੂੰ ਉਸਦੇ ਬਦਲੇ ਦੂਜੇ ਕਾਰਡ ਦੀ ਲੋੜ ਹੈ, ਤਾਂ ਤੁਹਾਨੂੰ 1-866-692-9374 'ਤੇ Bank of America EDD ਡੇਬਿਟ ਕਾਰਡ ਗਾਹਕ ਸੇਵਾ ਨਾਲ ਟੈਲ-ਫ੍ਰੀ ਸੰਪਰਕ ਕਰਨਾ ਪਵੇਗਾ।